

## ਇਕ ਸੀ ਚਿੜੀ ਇਕ ਸੀ ਕਾਂ

[ਨਾਟਕ ਸ਼ੁਰੂ ਹੋਣ 'ਤੇ ਸੂਤਰਧਾਰ ਆ ਕੇ ਇਕ ਪਾਸੇ ਬੈਠਦਾ ਹੈ, ਉਹਦੇ ਕੋਲ ਆਪਣੇ ਬੋਲਾਂ ਨੂੰ ਤਾਲ ਦੇਣ ਲਈ ਇਕ ਡਫਲੀ ਹੈ। ਇਕ ਚਿੜੀ ਪਾਤਰ ਹੈ, ਜਿਸ ਨੇ ਚਿਤਰੇ-ਮਿਤਰੇ ਕੱਪੜੇ ਪਾਏ ਹੋਏ ਹਨ। ਇਕ ਕਾਂ ਪਾਤਰ ਹੈ, ਜਿਸ ਨੇ ਕਾਲੇ ਕੱਪੜੇ ਪਾਏ ਹਨ। ਚਿੜੀ ਚੀਂ...ਚੀਂ...ਚੀਂ ਕਰਦੀ ਆਉਂਦੀ ਹੈ, ਜਦੋਂ ਕਾਂ...ਕਾਂ...ਕਾਂ ਕਰਦਾ ਆਉਂਦਾ ਹੈ। ਚੀਂ...ਚੀਂ...ਅਤੇ ਕਾਂ...ਕਾਂ ਦਾ ਲਹਿਜਾ ਨਾਟਕ ਦੇ ਰੌਂਅ ਨਾਲ ਬਦਲਦਾ ਹੈ।]

**ਸੂਤਰਧਾਰ :** ਇਕ ਸੀ ਚਿੜੀ, ਇਕ ਸੀ ਕਾਂ  
ਰਲ ਬਣਾਈ ਉਨ੍ਹਾਂ ਖਿਚਿੜੀ  
ਚਿੜੀ ਦਾ ਹਿੱਸਾ ਖਾ ਗਿਆ ਕਾਂ  
ਉੱਡ ਕੇ ਜਾ ਉਹ ਰੁਖ 'ਤੇ ਬੈਠਾ  
ਠੰਡੀ ਠੰਡੀ ਜਿਸ ਦੀ ਛਾਂ  
ਹੁਣ ਚਿੜੀ ਵਿਚਾਰੀ ਕੀ ਕਰੇ ?  
ਕੀ ਉਹ ਠੰਡਾ ਪਾਣੀ ਪੀ ਮਰੇ ?

**ਚਿੜੀ :** ਚੀਂ...ਚੀਂ...ਚੀਂ  
ਕਾਂ...ਕਾਂ...ਕਾਂ

(ਹੌਲਦਾਰਾਉਂਦਾ ਹੈ।)

**ਸੂਤਰਧਾਰ :** ਏਨੇ ਵਿਚ ਉਥੇ ਆਇਆ ਹੌਲਦਾਰ  
ਕਾਨੂੰਨ ਦਾ ਸੀ ਜੋ ਪਹਿਰੇਦਾਰ  
ਮੁੱਛ ਨੂੰ ਦਿੰਦਾ ਇੰਝ ਉਹ ਤਾਅ  
ਹੋਵੇ ਜਿਵੇਂ ਪਾਟੇ ਖਾਂ

(ਹੌਲਦਾਰ ਇਕ ਪਾਸੇ ਖਲੋਂਦਾ ਹੈ।)

**ਚਿੜੀ :** ਹੌਲਦਾਰ ਜੀ।

**ਹੌਲਦਾਰ :** ਹਾਂ ਨੀ ਚਿੜੀਏ ?

**ਚਿੜੀ :** ਰੁਖ 'ਤੇ ਬੈਠਾ ਝੂਠਾ ਕਾਂ

ਖਿਚੜੀ ਉਹ ਮੇਰੀ ਖਾ ਗਿਆ ਕਾਂ  
ਕਾਂ ਨੂੰ ਤੁਸੀਂ ਦੇਵੇ ਮਾਰ

ਸੱਚ ਦਾ ਬੇੜਾ ਕਰ ਦਿਓ ਪਾਰ

ਹੌਲਦਾਰ :

ਮੁਣ ਨੀ ਚਿੜੀਏ

ਕਾਂ ਨੂੰ ਕਿਉਂ ਮੈਂ ਦੇਵਾਂ ਮਾਰ

ਕਾਂ ਤਾਂ ਸਾਡਾ ਪਾਲਣਹਾਰ

ਚਿੜੀਆਂ ਨੂੰ ਪਹਿਲੇ ਲੁੱਟਦਾ ਕਾਂ

ਵਿਚੋਂ ਸਾਡਾ ਹਿੱਸਾ ਕੱਢਦਾ ਕਾਂ

ਕਾਂ ਤੇ ਹੈਗਾ ਸਾਡਾ ਯਾਰ

ਕਾਂ ਨੂੰ ਦੇਵਾਂ ਮੈਂ ਕਿਉਂ ਮਾਰ

ਇਹ ਗੱਲ ਚਿੜੀਏ ਲੈ ਤੂੰ ਜਾਣ

ਸੱਚ ਨੂੰ ਤੂੰ ਲੈ ਪਛਾਣ

(ਹੌਲਦਾਰ ਜਾਂਦਾ ਹੈ।)

ਕਾਂ : (ਛੇੜ ਕੇ) ਕਾਂ...ਕਾਂ...ਕਾਂ

ਚਿੜੀ : (ਰੋ ਕੇ) ਚੀਂ...ਚੀਂ...ਚੀਂ

ਸੂਤਰਧਾਰ :

ਕਾਂ ਨੂੰ ਹੌਲਦਾਰ ਮਾਰੇ ਨਾ

ਸੱਚ ਦਾ ਬੇੜਾ ਤਾਰੇ ਨਾ

ਚਿੜੀ ਵਿਚਾਰੀ ਕੀ ਕਰੇ ?

ਕੀ ਉਹ ਠੰਡਾ ਪਾਣੀ ਪੀ ਮਰੇ ?

ਚਿੜੀ : ਚੀਂ...ਚੀਂ...ਚੀਂ

ਕਾਂ : ਕਾਂ...ਕਾਂ...ਕਾਂ

(ਬਾਣੇਦਾਰ ਆਉਂਦਾ ਹੈ।)

ਸੂਤਰਧਾਰ :

ਏਨੇ ਨੂੰ ਉਥੇ ਆਇਆ ਇਕ ਬਾਣੇਦਾਰ

ਮੋਟੀ ਉਹਦੀ ਗੋਗੜ

ਜਿਹਦਾ ਵੱਡਾ ਸਾਰਾ ਭਾਰ

ਹੱਥ ਵਿਚ ਉਹਦੇ ਮੋਟਾ ਡੰਡਾ

ਆਖੇ ਉਹਨੂੰ ਕਾਨੂੰਨ ਦਾ ਝੰਡਾ

(ਚਿੜੀ ਉਹਦੇ ਕੋਲ ਜਾਂਦੀ ਹੈ।)

ਚਿੜੀ : ਬਾਣੇਦਾਰ ਜੀ ਅਰਜ਼ ਕਰਾਂ ?

ਬਾਣੇਦਾਰ : ਕਰ ਨੀਂ ਚਿੜੀਏ।

ਚਿੜੀ : ਰੁੱਖ 'ਤੇ ਬੈਠਾ ਝੂਠਾ ਕਾਂ

ਖਿਰੜੀ ਜੋ ਮੇਰੀ ਖਾ ਗਿਆ ਕਾਂ  
ਹੌਲਦਾਰ ਕਾਂ ਨੂੰ ਮਾਰੇ ਨਾ  
ਸੱਚ ਦਾ ਬੇੜਾ ਤਾਰੇ ਨਾ  
ਹੌਲਦਾਰ ਤੇ ਕਰੋ ਤੁਸੀਂ ਸਖਤੀ

ਹੁਕਮ ਚੜਾਓ ਉਸ 'ਤੇ ਲਿਖਤੀ  
ਕਾਂ ਨੂੰ ਦੇਵੇ ਉਹ ਹੁਣ ਮਾਰ

ਸੱਚ ਦਾ ਬੇੜਾ ਕਰ ਦੇਵੇ ਪਾਰ

ਸੁਣ ਨੀਂ ਚਿੜੀਏ

ਹੌਲਦਾਰ ਤੇ ਕਰਾਂ ਕਿਉਂ ਸਖਤੀ ?

ਹੁਕਮ ਕਿਉਂ ਚਾੜ੍ਹਾਂ ਉਸ ਤੇ ਲਿਖਤੀ ?

ਕਾਂ ਤੇ ਸਾਡਾ ਪੱਕਾ ਯਾਰ

ਕਾਂ ਤੇ ਸਾਡਾ ਪਾਲਣਹਾਰ

ਚਿੜੀਆਂ ਨੂੰ ਪਹਿਲੇ ਲੁੱਟਦਾ ਕਾਂ

ਵਿਚੋਂ ਸਾਡਾ ਹਿੱਸਾ ਕੱਢਦਾ ਕਾਂ

ਇਹ ਗੱਲ ਚਿੜੀਏ ਲੈ ਤੂੰ ਜਾਣ

ਸੱਚ ਨੂੰ ਤੂੰ ਲੈ ਪਛਾਣ

ਕਾਂ : (ਛੇੜ ਕੇ) ਕਾਂ...ਕਾਂ...ਕਾਂ

ਚਿੜੀ : (ਰੋ ਕੇ) ਚੀਂ...ਚੀਂ...ਚੀਂ

ਸੂਤਰਧਾਰ : ਹੌਲਦਾਰ ਕਾਂ ਨੂੰ ਮਾਰੇ ਨਾ

ਸੱਚ ਦਾ ਬੇੜਾ ਤਾਰੇ ਨਾ

ਬਾਣੇਦਾਰ ਕਰੇ ਨਾ ਸਖਤੀ

ਹੁਕਮ ਨਾ ਚਾੜੇ, ਉਸ 'ਤੇ ਲਿਖਤੀ

ਹੁਣ ਚਿੜੀ ਵਿਚਾਰੀ ਕੀ ਕਰੇ ?

ਕੀ ਉਹ ਠੰਡਾ ਪਾਣੀ ਪੀ ਮਰੇ ?

ਚਿੜੀ : ਚੀਂ...ਚੀਂ...ਚੀਂ

ਕਾਂ : ਕਾਂ...ਕਾਂ...ਕਾਂ

ਸੂਤਰਧਾਰ : ਏਨੇ ਵਿਚ ਇਕ ਮੰਤਰੀ ਆਇਆ ਉਸੇ ਥਾਂ

ਕਾਲੀਆਂ ਉਹਦੀਆਂ ਐਨਕਾਂ ਕਾਲੀ ਉਹਦੀ ਛਾਂ

ਕੱਪੜੇ ਉਹਦੇ ਚਿੱਟੇ ਦੁੱਧ

ਬਗਲੇ ਵਰਗੀ ਉਹਦੀ ਚਾਲ

ਵੋਟਾਂ ਭਾਵੇਂ ਉਹਨੂੰ ਢਾਈ ਸਨ ਪਾਈਆਂ

ਪਰ ਚਲਦੀ ਸੀ ਉਹਦੀ ਸਰਕਾਰ

(ਮੰਤਰੀ ਆ ਕੇ ਖਲੋਂਦਾ ਹੈ। ਚਿੜੀ ਉਹਦੇ ਕੋਲ ਜਾਂਦੀ ਹੈ।)

ਚਿੜੀ : ਮੰਤਰੀ ਜੀ।

ਮੰਤਰੀ : ਹਾਂ ਨੀ ਚਿੜੀਏ

ਚਿੜੀ : ਰੁੱਖ 'ਤੇ ਬੈਠਾ ਝੂਠਾ ਕਾਂ  
ਖਿਚੜੀ ਜੋ ਮੇਰੀ ਖਾ ਗਿਆ ਕਾਂ  
ਹੌਲਦਾਰ ਕਾਂ ਨੂੰ ਮਾਰੇ ਨਾ  
ਸੱਚ ਦਾ ਬੇੜਾ ਤਾਰੇ ਨਾ  
ਬਾਣੇਦਾਰ ਕਰੇ ਨਾ ਸਖ਼ਤੀ  
ਹੁਕਮ ਨਾ ਚਾੜੇ ਉਹ ਕੋਈ ਲਿਖਤੀ  
ਬਾਣੇਦਾਰ ਦਾ ਲਾਹਵੇ ਸਟਾਰ  
ਕਾਂ ਦਾ ਬਣ ਗਿਆ ਉਹ ਹੈ ਯਾਰ  
ਮੁਣ ਨੀਂ ਚਿੜੀਏ

ਉਹਦਾ ਮੈਂ ਕਿਉਂ ਲਾਹਵਾਂ ਸਟਾਰ  
ਕੀ ਹੋਇਆ ਜੇ ਉਹ ਕਾਂ ਦਾ ਯਾਰ  
ਸਾਡੀ ਵੀ ਕਾਵਾਂ ਨਾਲ ਯਾਰੀ  
ਸਾਡੀ ਪਟਾਗੀ ਕਾਵਾਂ ਨੇ ਤਾਰੀ  
ਚਿੜੀਆਂ ਨੂੰ ਪਹਿਲੇ ਲੁਟਦੇ ਕਾਂ  
ਹਿੱਸਾ ਸਾਡਾ ਕੱਢਦੇ ਕਾਂ  
ਇਹ ਗੱਲ ਚਿੜੀਏ ਲੈ ਤੂੰ ਜਾਣ  
ਸੱਚ ਨੂੰ ਲੈ ਤੂੰ ਪਛਾਣ

(ਮੰਤਰੀ ਜਾਂਦਾ ਹੈ।)

ਕਾਂ : (ਛੇੜ ਕੇ) ਕਾਂ...ਕਾਂ

ਚਿੜੀ : ਚੀਂ...ਚੀਂ...ਚੀਂ

ਸੂਤਰਧਾਰ : ਮੰਤਰੀ ਵੀ ਨਿਕਲਿਆ ਕਾਂ ਦਾ ਯਾਰ  
ਮੰਤਰੀ ਕਿਉਂ ਦੇਂਦਾ ਕਾਂ ਨੂੰ ਮਾਰ  
ਹੁਣ ਚਿੜੀ ਵਿਚਾਰੀ ਕੀ ਕਰੇ ?  
ਕੀ ਠੰਡਾ ਪਾਣੀ ਪੀ ਮਰੇ ?

ਚਿੜੀ : (ਰੋ ਕੇ) ਚੀਂ...ਚੀਂ

ਕਾਂ : ਕਾਂ...ਕਾਂ

(ਨੌਜਵਾਨ ਆਉਂਦਾ ਹੈ।)

ਸੂਤਰਧਾਰ : ਏਨੇ ਵਿਚ ਉਥੇ ਆਇਆ ਇਕ ਨੌਜਵਾਨ

ਮੋਢੇ ਉੱਤੇ ਇਕ ਸੀ ਬੈਲਾ  
ਬੜੀ ਨਿਰਾਲੀ ਉਹਦੀ ਸਾਨ  
(ਨੌਜਵਾਨ ਆਕੇ ਖਲੋਂਦਾ ਹੈ।)

ਚਿੜੀ : ਵੀਰਾ ਇਕ ਅਰਜ ਕਰਾਂ।  
ਨੌਜਵਾਨ : ਕਰ ਨੀ ਭੈਣੇ।

ਚਿੜੀ :      ਰੁਖ 'ਤੇ ਬੈਠਾ ਝੂਠਾ ਕਾਂ  
                ਖਿਰੜੀ ਜੋ ਮੇਰੀ ਖਾ ਗਿਆ ਕਾਂ  
                ਹੌਲਦਾਰ ਕਾਂ ਨੂੰ ਮਾਰੇ ਨਾ  
                ਸੱਚ ਦਾ ਬੇੜਾ ਤਾਰੇ ਨਾ  
                ਬਾਣੇਦਾਰ ਕਰੇ ਨਾ ਸਖ਼ਤੀ  
                ਹੁਕਮ ਨਾ ਚਾੜੇ ਉਹ ਕੋਈ ਲਿਖਤੀ  
                ਮੰਤਰੀ ਨਾ ਲਾਹਵੇ ਉਹਦਾ ਸਟਾਰ  
                ਝੂਠੀ ਚਲਾਵੇ ਉਹ ਸਰਕਾਰ  
                ਕਾਂ ਦੀ ਅਲਖ ਤੂੰ ਦੇ ਮੁਕਾ  
                ਮੈਨੂੰ ਆਵੇ ਸੁਖ ਦਾ ਸਾਹ  
ਨੌਜਵਾਨ :      ਸੁਣ ਨੀ ਚਿੜੀਏ  
                ਗੱਲ ਤੂੰ ਸੁਣ ਨਾਲ ਧਿਆਨ  
                ਮੰਤਰੀ ਹੌਲਦਾਰ ਤੇ ਬਾਣੇਦਾਰ  
                ਇਹ ਹਨ ਸਭ ਕਾਵਾਂ ਦੇ ਯਾਰ  
                ਚਿੜੀਆਂ ਨੂੰ ਪਹਿਲੇ ਲੁੱਟਦੇ ਕਾਂ  
                ਇਨ੍ਹਾਂ ਦਾ ਹਿੱਸਾ ਕੱਢਦੇ ਕਾਂ  
                ਹੱਥ ਜੋੜਿਆਂ ਇਹ ਨੀ ਮੰਨਦੇ  
                ਲੁੱਟ ਦਾ ਰਾਹ ਇਹ ਨਾ ਛੱਡਦੇ  
                ਅਪਣਾਉਣਾ ਪੈਣਾ ਸੰਘਰਸ਼ ਦਾ ਰਾਹ  
                ਫੇਰ ਹੀ ਆਉਣੈ ਇਨ੍ਹਾਂ ਸਿੱਧੇ ਰਾਹ  
                ਭੈਣੇ ਇਥੇ ਦੋ ਕਿਸਮ ਦੇ ਲੋਕ ਹਨ ਵਸਦੇ  
                ਇਕ ਹਨ ਲੁੱਟੇ ਜਾਂਦੇ, ਦੂਜੇ ਲੁੱਟ ਨੇ ਕਰਦੇ  
                ਉੱਠ ਤੂੰ ਆਪਣਾ ਮੂਲ ਪਛਾਣ  
                ਵੈਗੀ ਨੂੰ ਤੂੰ ਵੈਗੀ ਜਾਣ  
(ਨੌਜਵਾਨ ਜਾਂਦਾ ਹੈ। ਹੁਣ ਅੱਗੇ ਇਕ ਐਕਸ਼ਨ ਨਾਚ ਹੁੰਦਾ  
       ਹੈ। ਚਿੜੀ ਗੁੱਸੇ ਨਾਲ ਚੀ-ਚੀਂ ਕਰਦੀ ਕਾਂ ਵੱਲ ਵਧਦੀ ਹੈ।  
       ਕਾਂ ਡਰ ਜਾਂਦਾ ਹੈ। ਹੌਲੇ-ਹੌਲੇ ਪਿੱਛੇ ਹਟਦਾ ਹੈ। ਡਿੱਗ ਪੈਂਦਾ

ਹੈ। ਚਿੜੀ ਉਹਦੇ 'ਤੇ ਪੈਰ ਰੱਖ ਕੇ ਜਿੱਤ ਦੀ ਮੁਦਰਾ ਵਿਚ ਖਲੋ  
ਜਾਂਦੀ ਹੈ ਤੇ ਬੁਸ਼ੀ ਨਾਲ ਚੀ-ਚੀਂ ਕਰਦੀ ਹੈ ਅਤੇ ਨਾਲ ਜਿੱਤ  
ਦਾ ਨਾਚ ਕਰਦੀ ਹੈ।)

ਸਮਾਪਤ